

 Print Page

Sri Guru Granth Sahib

Displaying 886 of

ਬਡੈ ਭਾਗਿ ਸਾਧਸੰਗੁ ਪਾਇਓ ॥੧॥

Baddai Bhaag Saadhhasang Paaeiou ||1||

By the highest destiny, you found the Saadh Sangat, the Company of the Holy. ||1||

ਰਾਮਕਲੀ (ਮਃ ੫) (੧੧) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੮੮੬ ਪੰ. ੧

Raag Raamkali Guru Arjan Dev

ਬਿਨੁ ਗੁਰ ਪੂਰੇ ਨਾਹੀ ਉਧਾਰੁ ॥

Bin Gur Poorae Naahee Oudhhaar ||

Without the Perfect Guru, no one is saved.

ਰਾਮਕਲੀ (ਮਃ ੫) (੧੧) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੮੮੬ ਪੰ. ੧

Raag Raamkali Guru Arjan Dev

ਬਾਬਾ ਨਾਨਕੁ ਆਖੈ ਏਹੁ ਬੀਚਾਰੁ ॥੨॥੧੧॥

Baabaa Naanak Aakhai Eaehu Beechaar ||2||11||

This is what Baba Nanak says, after deep reflection. ||2||11||

ਰਾਮਕਲੀ (ਮਃ ੫) (੧੧) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੮੮੬ ਪੰ. ੧

Raag Raamkali Guru Arjan Dev

ਰਾਗੁ ਰਾਮਕਲੀ ਮਹਲਾ ੫ ਘਰੁ ੨

Raag Raamakalee Mehalaa 5 Ghar 2

Raag Raamkalee, Fifth Mehl, Second House:

ਰਾਮਕਲੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੮੮੬

ੴ ਸਤਿਗੁਰ ਪ੍ਰਸਾਦਿ ॥

Ik Oankaar Sathigur Prasaadh ||

One Universal Creator God. By The Grace Of The True Guru:

ਰਾਮਕਲੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੮੮੬

ਚਾਰਿ ਪੁਕਾਰਹਿ ਨਾ ਤੂ ਮਾਨਹਿ ॥

Chaar Pukaarehi Naa Thoo Maanehi ||

The four Vedas proclaim it, but you don't believe them.

ਰਾਮਕਲੀ (ਮਃ ੫) (੧੨) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੮੮੬ ਪੰ. ੪

Raag Raamkali Guru Arjan Dev

ਖਟੁ ਭੀ ਏਕਾ ਬਾਤ ਵਖਾਨਹਿ ॥

Khatt Bhee Eaekaa Baath Vakhaanehi ॥

The six Shaastras also say one thing.

ਰਾਮਕਲੀ (ਮਃ ੫) (੧੨) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੮੮੬ ਪੰ. ੪

Raag Raamkali Guru Arjan Dev

ਦਸ ਅਸਟੀ ਮਿਲਿ ਏਕੋ ਕਹਿਆ ॥

Dhas Asattee Mil Eaeko Kehiaa ॥

The eighteen Puraanas all speak of the One God.

ਰਾਮਕਲੀ (ਮਃ ੫) (੧੨) ੧:੩ - ਗੁਰੂ ਗ੍ਰੰਥ ਸਾਹਿਬ: ਅੰਗ ੮੮੬ ਪੰ. ੪

Raag Raamkali Guru Arjan Dev

ਤਾ ਭੀ ਜੋਗੀ ਭੇਦੁ ਨ ਲਹਿਆ ॥੧॥

Thaa Bhee Jogee Bhaedh N Lehiaa ॥1॥

Even so, Yogi, you do not understand this mystery. ॥1॥

ਰਾਮਕਲੀ (ਮਃ ੫) (੧੨) ੧:੪ - ਗੁਰੂ ਗ੍ਰੰਥ ਸਾਹਿਬ: ਅੰਗ ੮੮੬ ਪੰ. ੪

Raag Raamkali Guru Arjan Dev

ਕਿੰਕੁਰੀ ਅਨੂਪ ਵਾਜੈ ॥

Kinkuree Anoop Vaajai ॥

The celestial harp plays the incomparable melody,

ਰਾਮਕਲੀ (ਮਃ ੫) (੧੨) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੮੮੬ ਪੰ. ੫

Raag Raamkali Guru Arjan Dev

ਜੋਗੀਆ ਮਤਵਾਰੋ ਰੇ ॥੧॥ ਰਹਾਉ ॥

Jogeeaa Mathavaaro Rae ॥1॥ Rehaao ॥

But in your intoxication, you do not hear it, O Yogi. ॥1॥Pause॥

ਰਾਮਕਲੀ (ਮਃ ੫) (੧੨) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੮੮੬ ਪੰ. ੫

Raag Raamkali Guru Arjan Dev

ਪ੍ਰਥਮੇ ਵਸਿਆ ਸਤ ਕਾ ਖੇੜਾ ॥

Prathhamae Vasiaa Sath Kaa Khaerraa ॥

In the first age, the Golden Age, the village of truth was inhabited.

ਰਾਮਕਲੀ (ਮਃ ੫) (੧੨) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੮੮੬ ਪੰ. ੫

Raag Raamkali Guru Arjan Dev

ਤ੍ਰਿਤੀਏ ਮਹਿ ਕਿਛੁ ਭਇਆ ਦੁਤੇੜਾ ॥

Thritheeeae Mehi Kishh Bhaeiaa Dhuthaerraa ॥

In the Silver Age of Traytaa Yuga, things began to decline.

ਰਾਮਕਲੀ (ਮਃ ੫) (੧੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੮੮੬ ਪੰ. ੬

Raag Raamkali Guru Arjan Dev

ਦੁਤੀਆ ਅਰਧੋ ਅਰਧਿ ਸਮਾਇਆ ॥

Dhutheaaa Aradhho Aradhh Samaaeiaa ||

In the Brass Age of Dwaapur Yuga, half of it was gone.

ਰਾਮਕਲੀ (ਮਃ ੫) (੧੨) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੮੮੬ ਪੰ. ੬

Raag Raamkali Guru Arjan Dev

ਏਕੁ ਰਹਿਆ ਤਾ ਏਕੁ ਦਿਖਾਇਆ ॥੨॥

Eaek Rehiaa Thaa Eaek Dhikhaaeiaa ||2||

Now, only one leg of Truth remains, and the One Lord is revealed. ||2||

ਰਾਮਕਲੀ (ਮਃ ੫) (੧੨) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੮੮੬ ਪੰ. ੬

Raag Raamkali Guru Arjan Dev

ਏਕੈ ਸੂਤਿ ਪਰੋਏ ਮਣੀਏ ॥

Eaekai Sooth Paroeae Maneeae ||

The beads are strung upon the one thread.

ਰਾਮਕਲੀ (ਮਃ ੫) (੧੨) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੮੮੬ ਪੰ. ੭

Raag Raamkali Guru Arjan Dev

ਗਾਠੀ ਭਿਨਿ ਭਿਨਿ ਭਿਨਿ ਭਿਨਿ ਤਣੀਏ ॥

Gaathee Bhin Bhin Bhin Bhin Thaneae ||

By means of many, various, diverse knots, they are tied, and kept separate on the string.

ਰਾਮਕਲੀ (ਮਃ ੫) (੧੨) ੨:੬ - ਗੁਰੂ ਗ੍ਰੰਥ ਸਾਹਿਬ : ਅੰਗ ੮੮੬ ਪੰ. ੭

Raag Raamkali Guru Arjan Dev

ਫਿਰਤੀ ਮਾਲਾ ਬਹੁ ਬਿਧਿ ਭਾਇ ॥

Firathree Maalaa Bahu Bidhh Bhaae ||

The beads of the mala are lovingly chanted upon in many ways.

ਰਾਮਕਲੀ (ਮਃ ੫) (੧੨) ੨:੭ - ਗੁਰੂ ਗ੍ਰੰਥ ਸਾਹਿਬ : ਅੰਗ ੮੮੬ ਪੰ. ੭

Raag Raamkali Guru Arjan Dev

ਖਿੰਚਿਆ ਸੂਤੁ ਤ ਆਈ ਥਾਇ ॥੩॥

Khinchiaa Sooth Th Aae Thhaae ||3||

When the thread is pulled out, the beads come together in one place. ||3||

ਰਾਮਕਲੀ (ਮਃ ੫) (੧੨) ੨:੮ - ਗੁਰੂ ਗ੍ਰੰਥ ਸਾਹਿਬ : ਅੰਗ ੮੮੬ ਪੰ. ੮

Raag Raamkali Guru Arjan Dev

ਚਹੁ ਮਹਿ ਏਕੈ ਮਟੁ ਹੈ ਕੀਆ ॥

Chahu Mehi Eaekai Matt Hai Keeaa ||

Throughout the four ages, the One Lord made the body His temple.

ਰਾਮਕਲੀ (ਮਃ ੫) (੧੨) ੪:੧ - ਗੁਰੂ ਗ੍ਰੰਥ ਸਾਹਿਬ: ਅੰਗ ੮੮੬ ਪੰ. ੮

Raag Raamkali Guru Arjan Dev

ਤਹ ਬਿਖੜੇ ਥਾਨ ਅਨਿਕ ਖਿੜਕੀਆ ॥

Theh Bikharrae Thhaan Anik Khirrakeeaa ||

It is a treacherous place, with several windows.

ਰਾਮਕਲੀ (ਮਃ ੫) (੧੨) ੪:੨ - ਗੁਰੂ ਗ੍ਰੰਥ ਸਾਹਿਬ: ਅੰਗ ੮੮੬ ਪੰ. ੮

Raag Raamkali Guru Arjan Dev

ਖੋਜਤ ਖੋਜਤ ਦੁਆਰੇ ਆਇਆ ॥

Khojath Khojath Dhuaarae Aaeiaa ||

Searching and searching, one comes to the Lord's door.

ਰਾਮਕਲੀ (ਮਃ ੫) (੧੨) ੪:੩ - ਗੁਰੂ ਗ੍ਰੰਥ ਸਾਹਿਬ: ਅੰਗ ੮੮੬ ਪੰ. ੯

Raag Raamkali Guru Arjan Dev

ਤਾ ਨਾਨਕ ਜੋਗੀ ਮਹਲੁ ਘਰੁ ਪਾਇਆ ॥੪॥

Thaa Naanak Jogee Mehal Ghar Paeiaa ||4||

Then, O Nanak, the Yogi attains a home in the Mansion of the Lord's Presence. ||4||

ਰਾਮਕਲੀ (ਮਃ ੫) (੧੨) ੪:੪ - ਗੁਰੂ ਗ੍ਰੰਥ ਸਾਹਿਬ: ਅੰਗ ੮੮੬ ਪੰ. ੯

Raag Raamkali Guru Arjan Dev

ਇਉ ਕਿੰਕੁਰੀ ਆਨੂਪ ਵਾਜੈ ॥

Eio Kinkuree Aanoop Vaajai ||

Thus, the celestial harp plays the incomparable melody;

ਰਾਮਕਲੀ (ਮਃ ੫) (੧੨) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੮੮੬ ਪੰ. ੯

Raag Raamkali Guru Arjan Dev

ਸੁਣਿ ਜੋਗੀ ਕੈ ਮਨਿ ਮੀਠੀ ਲਾਗੈ ॥੧॥ ਰਹਾਉ ਦੂਜਾ ॥੧॥੧੨॥

Sun Jogee Kai Man Meethee Laagai ||1|| Rehaao Dhoojaa ||1||12||

Hearing it, the Yogi's mind finds it sweet. ||1||Second Pause||1||12||

ਰਾਮਕਲੀ (ਮਃ ੫) (੧੨) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੮੮੬ ਪੰ. ੧੦

Raag Raamkali Guru Arjan Dev

ਰਾਮਕਲੀ ਮਹਲਾ ੫ ॥

Raamakalee Mehalaa 5 ||

Raamakalee, Fifth Mehl:

ਰਾਮਕਲੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੮੮੬

ਤਾਗਾ ਕਰਿ ਕੈ ਲਾਈ ਥਿਗਲੀ ॥

Thaagaa Kar Kai Laaee Thhigalee ||

The body is a patch-work of threads.

ਰਾਮਕਲੀ (ਮਃ ੫) (੧੩) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੮੮੬ ਪੰ. ੧੧

Raag Raamkali Guru Arjan Dev

ਲਉ ਨਾੜੀ ਸੂਆ ਹੈ ਅਸਤੀ ॥

Lo Naarree Sooa Hai Asathee ||

The muscles are stitched together with the needles of the bones.

ਰਾਮਕਲੀ (ਮਃ ੫) (੧੩) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੮੮੬ ਪੰ. ੧੧

Raag Raamkali Guru Arjan Dev

ਅੰਭੈ ਕਾ ਕਰਿ ਡੰਡਾ ਧਰਿਆ ॥

Anbhai Kaa Kar Ddanddaa Dhhariaa ||

The Lord has erected a pillar of water.

ਰਾਮਕਲੀ (ਮਃ ੫) (੧੩) ੧:੩ - ਗੁਰੂ ਗ੍ਰੰਥ ਸਾਹਿਬ: ਅੰਗ ੮੮੬ ਪੰ. ੧੧

Raag Raamkali Guru Arjan Dev

ਕਿਆ ਤੂ ਜੋਗੀ ਗਰਬਹਿ ਪਰਿਆ ॥੧॥

Kiaa Thoo Jogee Garabehi Pariaa ||1||

O Yogi, why are you so proud? ||1||

ਰਾਮਕਲੀ (ਮਃ ੫) (੧੩) ੧:੪ - ਗੁਰੂ ਗ੍ਰੰਥ ਸਾਹਿਬ: ਅੰਗ ੮੮੬ ਪੰ. ੧੨

Raag Raamkali Guru Arjan Dev

ਜਪਿ ਨਾਥੁ ਦਿਨੁ ਰੈਨਾਈ ॥

Jap Naathh Dhin Rainaaee ||

Meditate on your Lord Master, day and night.

ਰਾਮਕਲੀ (ਮਃ ੫) (੧੩) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੮੮੬ ਪੰ. ੧੨

Raag Raamkali Guru Arjan Dev

ਤੇਰੀ ਖਿੰਥਾ ਦੇ ਦਿਹਾਈ ॥੧॥ ਰਹਾਉ ॥

Thaeree Khinthhaa Dho Dhihaaee ||1|| Rehaao ||

The patched coat of the body shall last for only a few days. ||1||Pause||

ਰਾਮਕਲੀ (ਮਃ ੫) (੧੩) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੮੮੬ ਪੰ. ੧੨

Raag Raamkali Guru Arjan Dev

ਗਹਰੀ ਬਿਭੂਤ ਲਾਇ ਬੈਠਾ ਤਾੜੀ ॥

Gharee Bibhooth Laae Baithaa Thaarree ||

Smearing ashes on your body, you sit in a deep meditative trance.

ਰਾਮਕਲੀ (ਮਃ ੫) (੧੩) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੮੮੬ ਪੰ. ੧੩

Raag Raamkali Guru Arjan Dev

ਮੇਰੀ ਤੇਰੀ ਮੁੰਦ੍ਰਾ ਧਾਰੀ ॥

Maeree Thaeree Mundhraa Dhhaaree ॥

You wear the ear-rings of 'mine and yours'.

ਰਾਮਕਲੀ (ਮਃ ੫) (੧੩) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੮੮੬ ਪੰ. ੧੩

Raag Raamkali Guru Arjan Dev

ਮਾਗਹਿ ਟੂਕਾ ਤ੍ਰਿਪਤਿ ਨ ਪਾਵੈ ॥

Maagehi Ttookaa Thripath N Paavai ॥

You beg for bread, but you are not satisfied.

ਰਾਮਕਲੀ (ਮਃ ੫) (੧੩) ੨:੩ - ਗੁਰੂ ਗ੍ਰੰਥ ਸਾਹਿਬ: ਅੰਗ ੮੮੬ ਪੰ. ੧੩

Raag Raamkali Guru Arjan Dev

ਨਾਥੁ ਛੋਡਿ ਜਾਚਹਿ ਲਾਜ ਨ ਆਵੈ ॥੨॥

Naathh Shhodd Jaachehi Laaj N Aavai ॥2॥

Abandoning your Lord Master, you beg from others; you should feel ashamed. ॥2॥

ਰਾਮਕਲੀ (ਮਃ ੫) (੧੩) ੨:੪ - ਗੁਰੂ ਗ੍ਰੰਥ ਸਾਹਿਬ: ਅੰਗ ੮੮੬ ਪੰ. ੧੩

Raag Raamkali Guru Arjan Dev

ਚਲ ਚਿਤ ਜੋਗੀ ਆਸਣੁ ਤੇਰਾ ॥

Chal Chith Jogee Aasan Thaeraa ॥

Your consciousness is restless, Yogi, as you sit in your Yogic postures.

ਰਾਮਕਲੀ (ਮਃ ੫) (੧੩) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੮੮੬ ਪੰ. ੧੪

Raag Raamkali Guru Arjan Dev

ਸਿੰਝੀ ਵਾਜੈ ਨਿਤ ਉਦਾਸੇਰਾ ॥

Sinn(g)ee Vaajai Nith Oudhaasaeraa ॥

You blow your horn, but still feel sad.

ਰਾਮਕਲੀ (ਮਃ ੫) (੧੩) ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੮੮੬ ਪੰ. ੧੪

Raag Raamkali Guru Arjan Dev

ਗੁਰ ਗੋਰਖ ਕੀ ਤੈ ਬੂਝ ਨ ਪਾਈ ॥

Gur Gorakh Kee Thai Boojh N Paaee ॥

You do not understand Gorakh, your guru.

ਰਾਮਕਲੀ (ਮਃ ੫) (੧੩) ੩:੩ - ਗੁਰੂ ਗ੍ਰੰਥ ਸਾਹਿਬ: ਅੰਗ ੮੮੬ ਪੰ. ੧੪

Raag Raamkali Guru Arjan Dev

ਫਿਰਿ ਫਿਰਿ ਜੋਗੀ ਆਵੈ ਜਾਈ ॥੩॥

Fir Fir Jogee Aavai Jaaee ॥3॥

Again and again, Yogi, you come and go. ॥3॥

ਰਾਮਕਲੀ (ਮਃ ੫) (੧੩) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੮੮੬ ਪੰ. ੧੫

Raag Raamkali Guru Arjan Dev

ਜਿਸ ਨੋ ਹੋਆ ਨਾਥੁ ਕ੍ਰਿਪਾਲਾ ॥

Jis No Hoaa Naathh Kirapaalaa ||

He, unto whom the Master shows Mercy

ਰਾਮਕਲੀ (ਮਃ ੫) (੧੩) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੮੮੬ ਪੰ. ੧੫

Raag Raamkali Guru Arjan Dev

ਰਹਰਾਸਿ ਹਮਾਰੀ ਗੁਰ ਗੋਪਾਲਾ ॥

Reharaas Hamaaree Gur Gopaalaa ||

Unto Him, the Guru, the Lord of the World, I offer my prayer.

ਰਾਮਕਲੀ (ਮਃ ੫) (੧੩) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੮੮੬ ਪੰ. ੧੫

Raag Raamkali Guru Arjan Dev

ਨਾਮੈ ਖਿੰਥਾ ਨਾਮੈ ਬਸਤਰੁ ॥

Naamai Khinthhaa Naamai Basathar ||

One who has the Name as his patched coat, and the Name as his robe,

ਰਾਮਕਲੀ (ਮਃ ੫) (੧੩) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੮੮੬ ਪੰ. ੧੬

Raag Raamkali Guru Arjan Dev

ਜਨ ਨਾਨਕ ਜੋਗੀ ਹੋਆ ਅਸਥਿਰੁ ॥੪॥

Jan Naanak Jogee Hoaa Asathhir ||4||

O servant Nanak, such a Yogi is steady and stable. ||4||

ਰਾਮਕਲੀ (ਮਃ ੫) (੧੩) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੮੮੬ ਪੰ. ੧੬

Raag Raamkali Guru Arjan Dev

ਇਉ ਜਪਿਆ ਨਾਥੁ ਦਿਨੁ ਰੈਨਾਈ ॥

Eio Japiaa Naathh Dhin Rainaeee ||

One who meditates on the Master in this way, night and day,

ਰਾਮਕਲੀ (ਮਃ ੫) (੧੩) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੮੮੬ ਪੰ. ੧੬

Raag Raamkali Guru Arjan Dev

ਹੁਣਿ ਪਾਇਆ ਗੁਰੁ ਗੋਸਾਈ ॥੧॥ ਰਹਾਉ ਦੂਜਾ ॥੨॥੧੩॥

Hun Paaeiaa Gur Gosaaeee ||1|| Rehaao Dhoojaa ||2||13||

Finds the Guru, the Lord of the World, in this life. ||1||Second Pause||2||13||

ਰਾਮਕਲੀ (ਮਃ ੫) (੧੩) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੮੮੬ ਪੰ. ੧੭

Raag Raamkali Guru Arjan Dev

ਰਾਮਕਲੀ ਮਹਲਾ ੫ ॥

Raamakalee Mehalaa 5 ||

Raamakalee, Fifth Mehl:

ਰਾਮਕਲੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੮੮੬

ਕਰਨ ਕਰਾਵਨ ਸੋਈ ॥

Karan Karaavan Soee ||

He is the Creator, the Cause of causes;

ਰਾਮਕਲੀ (ਮਃ ੫) (੧੪) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੮੮੬ ਪੰ. ੧੭

Raag Raamkali Guru Arjan Dev

ਆਨ ਨ ਦੀਸੈ ਕੋਈ ॥

Aan N Dheesai Koei ||

I do not see any other at all.

ਰਾਮਕਲੀ (ਮਃ ੫) (੧੪) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੮੮੬ ਪੰ. ੧੮

Raag Raamkali Guru Arjan Dev

ਠਾਕੁਰੁ ਮੇਰਾ ਸੁਘੜੁ ਸੁਜਾਨਾ ॥

Thaakur Maeraa Sugharr Sujaanaa ||

My Lord and Master is wise and all-knowing.

ਰਾਮਕਲੀ (ਮਃ ੫) (੧੪) ੧:੩ - ਗੁਰੂ ਗ੍ਰੰਥ ਸਾਹਿਬ: ਅੰਗ ੮੮੬ ਪੰ. ੧੮

Raag Raamkali Guru Arjan Dev

ਗੁਰਮੁਖਿ ਮਿਲਿਆ ਰੰਗੁ ਮਾਨਾ ॥੧॥

Guramukh Miliaa Rang Maanaa ||1||

Meeting with the Gurmukh, I enjoy His Love. ||1||

ਰਾਮਕਲੀ (ਮਃ ੫) (੧੪) ੧:੪ - ਗੁਰੂ ਗ੍ਰੰਥ ਸਾਹਿਬ: ਅੰਗ ੮੮੬ ਪੰ. ੧੮

Raag Raamkali Guru Arjan Dev

ਐਸੇ ਰੇ ਹਰਿ ਰਸੁ ਮੀਠਾ ॥

Aiso Rae Har Ras Meethaa ||

Such is the sweet, subtle essence of the Lord.

ਰਾਮਕਲੀ (ਮਃ ੫) (੧੪) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੮੮੬ ਪੰ. ੧੯

Raag Raamkali Guru Arjan Dev

ਗੁਰਮੁਖਿ ਕਿਨੈ ਵਿਰਲੈ ਡੀਠਾ ॥੧॥ ਰਹਾਉ ॥

Guramukh Kinai Viralai Ddeethaa ||1|| Rehaao ||

How rare are those who, as Gurmukh, taste it. ||1||Pause||

ਰਾਮਕਲੀ (ਮਃ ੫) (੧੪) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੮੮੬ ਪੰ. ੧੯

Raag Raamkali Guru Arjan Dev

ਨਿਰਮਲ ਜੋਤਿ ਅੰਮ੍ਰਿਤੁ ਹਰਿ ਨਾਮ ॥

Niramal Joth Anmrith Har Naam ॥

The Light of the Ambrosial Name of the Lord is immaculate and pure.

ਰਾਮਕਲੀ (ਮਃ ੫) (੧੪) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੮੮੬ ਪੰ. ੧੯

Raag Raamkali Guru Arjan Dev